

ਨਸਲੀ ਬਰਾਬਰਤਾ ਦੇ ਪ੍ਰਚਾਰ ਤੇ ਮੌਜੂਦਾ ਅਤੇ ਯੋਜਨਾਬੱਧ ਉਪਾਅ

ਸਿਵਲ ਸਹਾਇਤਾ ਸੇਵਾ (ਸਿਵਲ ਏਡ ਸਰਵਿਸ)

ਸਿਵਲ ਸਹਾਇਤਾ ਸੇਵਾ (CAS) ਇੱਕ ਵਰਦੀਧਾਰੀ ਅਤੇ ਅਨੁਸ਼ਾਸਿਤ, ਸਰਕਾਰ ਦੁਆਰਾ ਵਿੱਤ ਪ੍ਰਾਪਤ, ਸਹਾਇਤਾ ਸੇਵਾ ਹੈ ਜੋ ਕਿ ਬਹੁਤ ਸਾਰੀਆਂ ਐਮਰਜੈਂਸੀ ਡਿਊਟੀਆਂ ਨਿਭਾਉਂਦੀ ਹੈ ਅਤੇ ਹਾਂਗ ਕਾਂਗ ਦੇ ਪੂਰਨ-ਸਮੇਂ ਐਮਰਜੈਂਸੀ ਬਲਾਂ 'ਤੇ ਦਬਾਅ ਦੂਰ ਕਰਨ ਵਿੱਚ ਸਹਾਇਤਾ ਕਰਦੀ ਹੈ। ਵੱਖ ਵੱਖ ਨਸਲਾਂ ਦੇ ਲੋਕਾਂ ਨੂੰ ਭਾਈਚਾਰੇ ਵਿੱਚ ਏਕੀਕ੍ਰਿਤ ਕਰਨ ਲਈ ਕਿਰਿਆਸ਼ੀਲ ਉਪਾਅ ਕੀਤੇ ਜਾ ਰਹੇ ਹਨ ਜੋ ਸਮਾਜ ਵਿੱਚ ਉਨ੍ਹਾਂ ਦੀ ਸ਼ਮੂਲੀਅਤ ਅਤੇ ਯੋਗਦਾਨ ਨੂੰ ਸੁਖਾਲਾ ਕਰ ਸਕਦੇ ਹਨ ਅਤੇ ਆਪਣੀਆਂ ਖੁਦ ਦੀਆਂ ਸਮਰੱਥਾਵਾਂ ਵਿਕਸਤ ਕਰ ਸਕਦੇ ਹਨ।

CAS ਵਿਸ਼ੇਸ਼ ਪ੍ਰਤਿਭਾ ਸਕੀਮ (STS)

- | | |
|----------------|-------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------|
| ਸਬੰਧਿਤ ਸੇਵਾਵਾਂ | <ul style="list-style-type: none">• ਵੱਖ ਵੱਖ ਨਸਲਾਂ ਦੇ ਲੋਕਾਂ ਨੂੰ ਉਨ੍ਹਾਂ ਦੇ ਕੈਰੀਅਰ ਅਤੇ ਉੱਨਤੀ ਲਈ ਅਤੇ ਨਾਲ ਹੀ ਉਨ੍ਹਾਂ ਦੀ ਸਮਾਜਿਕ ਭਾਗੀਦਾਰੀ ਲਈ ਵਧੀਆ ਗੁਣਵੱਤਾ ਵਾਲੀਆਂ ਸੇਵਾਵਾਂ ਪ੍ਰਦਾਨ ਕਰਨਾ। |
| ਮੌਜੂਦਾ ਉਪਾਅ | <ul style="list-style-type: none">• CAS ਦੇ ਬਾਲਗ ਸਵੈਸੇਵਕ ਮੈਂਬਰਾਂ ਅਤੇ ਕੈਡਟਾਂ ਵਜੋਂ ਵੱਖੋ ਵੱਖੋ ਵੱਖ ਨਸਲਾਂ ਦੇ ਲੋਕਾਂ ਨੂੰ ਭਰਤੀ ਕਰਨ ਲਈ ਬਰੀਫਿੰਗ ਅਤੇ ਭਰਤੀ ਗੱਲਬਾਤ, ਜੋ ਕਿ CAS ਵਿੱਚ ਸਿਖਲਾਈ ਪ੍ਰਾਪਤ ਕਰਨ ਤੋਂ ਬਾਅਦ ਅਨੁਸ਼ਾਸਿਤ ਬਲਾਂ ਵਿੱਚ ਪੂਰੇ ਸਮੇਂ ਦੇ ਰੁਜ਼ਗਾਰ ਵੱਲ ਜਾਣ ਦਾ ਇੱਕ ਵਧੀਆ ਮੌਕਾ ਪ੍ਰਾਪਤ ਕਰ ਸਕਦੇ ਹਨ।• CAS ਵਿੱਚ ਸ਼ਾਮਲ ਹੋਣ ਦੇ ਸਿਖਰ ਸੁਝਾਵਾਂ ਤੇ ਅੰਗਰੇਜ਼ੀ, ਚੀਨੀ ਅਤੇ ਹੋਰ ਭਾਸ਼ਾਵਾਂ ਵਿੱਚ ਪ੍ਰਕਾਸ਼ਨ ਅਤੇ ਤੱਥ ਸ਼ੀਟਾਂ।• ਸਕੂਲ ਛੱਡਣ ਵਾਲਿਆਂ ਨਾਲ ਛੋਟੇ ਸੈਸ਼ਨ ਅਤੇ ਵਰਕਸ਼ਾਪਾਂ ਉਹਨਾਂ ਨੂੰ CAS ਵਿੱਚ ਇੱਕ ਸਵੈਸੇਵਕ ਵਜੋਂ ਸ਼ਾਮਲ ਹੋਣ ਲਈ CAS ਦੇ ਨਾਲ ਡੂੰਘਾਈ ਵਿੱਚ ਵਿਚਾਰ ਵਟਾਂਦਰੇ ਕਰਨ, CAS ਵਿੱਚ ਕੰਮ ਦਾ ਤਜਰਬਾ ਅਤੇ ਅਰਜ਼ੀਆਂ ਵਿੱਚ ਸਹਾਇਤਾ ਲਈ ਸ਼ੁਰੂਆਤੀ ਸੰਪਰਕ ਕਰਨ ਦੇ ਯੋਗ ਬਣਾਉਂਦਾ ਹੈ।• ਵੱਖ ਵੱਖ ਨਸਲਾਂ ਦੇ ਨਵੇਂ ਸ਼ਾਮਲ ਹੋਏ ਬਾਲਗ ਮੈਂਬਰਾਂ ਲਈ ਸਲਾਹ ਦੇਣ ਦੀ ਯੋਜਨਾ।• ਮਾਪਿਆਂ ਅਤੇ ਅਧਿਆਪਕਾਂ ਨਾਲ ਸੰਖੇਪ ਸੈਸ਼ਨਾਂ, ਦੌਰਿਆਂ ਅਤੇ ਮੁਲਾਕਾਤਾਂ ਰਾਹੀਂ ਨਜ਼ਦੀਕੀ ਸੰਪਰਕ।• CAS ਨੂੰ ਸਮਰੱਥ ਬਣਾਉਣ ਲਈ ਭਾਈਚਾਰੇ ਅਤੇ ਵੱਖ ਵੱਖ ਨਸਲਾਂ ਦੇ ਲੋਕਾਂ ਦੇ ਧਾਰਮਿਕ ਨੇਤਾਵਾਂ ਨਾਲ ਸੰਪਰਕ ਰੁਜ਼ਗਾਰ ਅਤੇ ਸਮਾਜਿਕ ਏਕੀਕਰਣ ਵਿੱਚ ਵੱਖ ਵੱਖ ਨਸਲਾਂ ਦੇ ਲੋਕਾਂ ਦੀਆਂ ਮੁਸ਼ਕਲਾਂ ਅਤੇ ਚਿੰਤਾਵਾਂ ਤੋਂ ਜਾਣੂ ਕਰਵਾਉਂਦਾ ਹੈ। |

- ਏਕਤਾ ਦੀ ਭਾਵਨਾ ਪੈਦਾ ਕਰਨ ਲਈ ਵੱਖ ਵੱਖ ਨਸਲਾਂ ਦੇ ਨੌਜਵਾਨਾਂ ਲਈ ਗਤੀਵਿਧੀਆਂ।
 - CAS ਨਿਯਮਤ ਤੌਰ 'ਤੇ ਉਪਾਵਾਂ ਦੀ ਸਮੀਖਿਆ ਕਰੇਗਾ ਅਤੇ ਸਿਖਲਾਈ ਪ੍ਰੋਗਰਾਮਾਂ ਦੀ ਸਮੱਗਰੀ ਨੂੰ ਸੰਪੰਨ ਬਣਾਉਣ ਲਈ ਸਟਾਫ਼, ਹੋਰ ਸਰਕਾਰੀ ਵਿਭਾਗਾਂ ਅਤੇ NGO ਤੋਂ ਫੀਡਬੈਕ ਇਕੱਤਰ ਕਰੇਗਾ।
- ਭਵਿੱਖ ਦੇ ਕੰਮ ਦਾ ਮੁਲਾਂਕਣ
- ਸੈਕੰਡਰੀ ਸਕੂਲਾਂ ਤੋਂ ਵੱਖ ਵੱਖ ਨਸਲਾਂ ਦੇ ਵਧੇਰੇ ਕੈਡਿਟਸ ਦੀ ਭਰਤੀ ਲਈ ਵੱਧ ਵਿਸਤਰਤ ਕੰਮ ਤਾਂ ਜੋ ਵੱਖ ਵੱਖ ਨਸਲਾਂ ਦੇ ਨੌਜਵਾਨ ਸਮਾਜ ਵਿੱਚ ਸਵੈ-ਨਿਰਭਰਤਾ, ਸਰੋਤਾਂ, ਸਬਰਸ਼ੀਲਤਾ, ਦ੍ਰਿੜਤਾ ਅਤੇ ਸੇਵਾ ਦੀ ਭਾਵਨਾ ਦੇ ਗੁਣਾਂ ਨੂੰ ਵਿਕਸਤ ਕਰਨ ਲਈ ਅਨੁਸ਼ਾਸਨ-ਅਧਾਰਤ, ਸਾਹਸੀ ਅਤੇ ਅਗਵਾਈ ਸਿਖਲਾਈ ਪ੍ਰਾਪਤ ਕਰ ਸਕਣ।
 - ਵੱਖ ਵੱਖ ਨਸਲਾਂ ਦੇ ਲੋਕਾਂ ਲਈ ਹਾਈਕਿੰਗ ਸੁਰੱਖਿਆ ਵਰਧਨ ਗਤੀਵਿਧੀਆਂ ਅਤੇ ਸਿਖਲਾਈ ਕੋਰਸਾਂ ਦੀ ਮੇਜ਼ਬਾਨੀ ਦੁਆਰਾ ਹਾਈਕਿੰਗ ਸੁਰੱਖਿਆ ਦਾ ਵਿਸ਼ਾਲ ਪ੍ਰਸਾਰ।
 - ਵੱਖ ਵੱਖ ਨਸਲਾਂ ਦੇ ਲੋਕਾਂ ਲਈ ਐਮਰਜੈਂਸੀ ਤਿਆਰੀ ਅਤੇ ਆਟੋਮੈਟਿਕ ਐਕਸਟਰਨਲ ਡਿਫਾਈਬ੍ਰੀਲੇਟਰ (AED) ਅਤੇ ਕਾਰਡੀਓ-ਪਲਮੋਨਰੀ ਰੀਸਸੀਟੇਸ਼ਨ (CPR) ਦੀ ਵਰਤੋਂ ਬਾਰੇ ਵਰਕਸ਼ਾਪਾਂ।
 - CAS ਸਟਾਫ਼ ਲਈ ਨਸਲੀ ਬਰਾਬਰਤਾ ਦੇ ਮੁੱਦਿਆਂ 'ਤੇ ਢੁਕਵੀਂ ਸਿਖਲਾਈ ਦਾ ਪ੍ਰਬੰਧ ਕਰਨ ਲਈ ਦੂਜੇ ਸਰਕਾਰੀ ਵਿਭਾਗਾਂ ਅਤੇ ਗੈਰ ਸਰਕਾਰੀ ਸੰਗਠਨਾਂ (NGOs) ਨਾਲ ਸੰਪਰਕ ਕਰੇਗਾ।

ਪੁੱਛ-ਗਿੱਛ

ਨਸਲੀ ਬਰਾਬਰਤਾ ਨੂੰ ਉਤਸ਼ਾਹਤ ਕਰਨ ਦੇ ਮੌਜੂਦਾ ਅਤੇ ਯੋਜਨਾਬੱਧ ਉਪਾਵਾਂ ਬਾਰੇ ਪੁੱਛ-ਗਿੱਛ ਲਈ, ਕਿਰਪਾ ਕਰਕੇ ਹੇਠਾਂ ਦਿੱਤੇ ਮਾਧਿਅਮਾਂ ਰਾਹੀਂ (ਮਿਸਟਰ WONG Wing-kwong), ਸੀਨੀਅਰ ਕਾਰਜ ਅਤੇ ਸਿਖਲਾਈ ਅਧਿਕਾਰੀ (Headquarters) ਨਾਲ ਸੰਪਰਕ ਕਰੋ -

ਟੈਲੀਫੋਨ ਨੰ. : 2805 6020
 ਫੈਕਸ ਨੰ. : 2576 3021
 ਈਮੇਲ : casenq@cas.gov.hk
 ਡਾਕ ਲਈ ਪਤਾ : General Office, 4/F, Civil Aid Service Headquarters, 8 To Wah Road, Yau Ma Tei, Kowloon.

ਮਈ 2023